

ਅਸੀਂ ਕਵੀਂਸਲੈਂਡ ਵਿੱਚ ਵਧੀਆ ਵਾਤਾਵਰਨ ਅਤੇ ਜੀਵਨਸ਼ੈਲੀ ਦਾ ਆਨੰਦ ਮਾਣਦੇ ਹਾਂ। ਹਾਲਾਂਕਿ ਕੁਦਰਤੀ ਖਤਰੇ ਜਿਵੇਂ ਕਿ ਝੱਖੜ, ਤੂਫ਼ਾਨ ਅਤੇ ਹੜ੍ਹ ਸਾਡੇ ਵਾਤਾਵਰਨ ਦੇ ਅਟੱਲ ਹਿੱਸੇ ਹਨ। ਇਤਿਹਾਸ ਨੇ ਦਰਸਾਇਆ ਹੈ ਕੀ ਅਸੀਂ ਇਹਨਾਂ ਤੋਂ ਹੋਣ ਵਾਲੇ ਖਤਰਿਆਂ ਪ੍ਰਤੀ ਲਾਪਰਵਾਹ ਨਹੀਂ ਹੋ ਸਕਦੇ।

ਐਮਰਜੈਂਸੀ ਨਾਲ ਨਿਪਟਣ ਲਈ ਹੁਣੇ ਤਿਆਰੀ ਕਰੋ :

- ਆਪਣੀ ਐਮਰਜੈਂਸੀ ਯੋਜਨਾ ਤਿਆਰ ਕਰੋ ;
- ਆਪਣੀ ਐਮਰਜੈਂਸੀ ਕਿੱਟ ਤਿਆਰ ਕਰੋ
- ਆਪਣੇ ਘਰ ਨੂੰ ਠੀਕ ਕਰੋ ਅਤੇ
- ਰੇਡੀਓ ਅਤੇ ਟੀਵੀ ਤੇ ਚੇਤਾਵਨੀਆਂ ਸੁਣੋ।
- ਆਪਣੇ ਗਵਾਂਢੀਆਂ ਨੂੰ ਵੇਖੋ।

ਇਹ ਸੈਖੇ ਕੰਮ ਤੁਹਾਨੂੰ ਜੀਵਿਤ ਰਹਿਣ ਅਤੇ ਕੁਦਰਤੀ ਸੰਕਟਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਾਸਤੇ ਤਿਆਰ ਰਹਿਣ ਲਈ ਮਦਦ ਕਰ ਸਕਦੇ ਹਨ।

ਇਸ ਚਿੱਠੀ ਤੂਫ਼ਾਨ, ਝੱਖੜ ਜਾਂ ਹੜ੍ਹ ਵਿੱਚ ਨਾ ਫਸੋ। ਹੁਣੇ ਤਿਆਰੀ ਲਈ ਕਦਮ ਚੁਕੋ।

ਜਾਂ ਐਮਰਜੈਂਸੀ ਤਿਆਰੀਆਂ ਬਾਰੇ ਵਧੇਰੇ ਜਾਣਕਾਰੀ ਲਈ www.disaster.qld.gov.au ਤੇ ਜਾਓ।

ਤੁਹਾਡੇ ਗਵਾਂਢੀਆਂ ਦੇ ਬਾਰੇ ਵਿੱਚ ਪਤਾ ਕਰਨਾ ਤੁਹਾਡੇ ਘਰ ਦੀ ਤਿਆਰੀ ਕਰਨ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਗਵਾਂਢੀ ਕਈ ਤਰ੍ਹਾਂ ਨਾਲ ਇੱਕ-ਦੂਜੇ ਦੀ ਮਦਦ ਕਰ ਸਕਦੇ ਹਨ ਅਤੇ ਤੁਹਾਡੀ ਗਲੀ ਜਾਂ ਸਮੁਦਾਏ ਦੇ ਲੋਕਾਂ ਨੂੰ ਸ਼ਾਮਿਲ ਕਰ ਸਕਦੇ ਹਨ।

ਆਪਣੇ ਗਵਾਂਢੀਆਂ ਬਾਰੇ ਪਤਾ ਕਰੋ

ਕਵੀਂਸਲੈਂਡ ਦੇ ਨਿਵਾਸੀ ਇੱਕ-ਦੂਜੇ ਦੀ ਮਦਦ ਕਰਨ ਦੇ ਕਾਰਣ ਮਜ਼ਬੂਤ ਸੰਬੰਧਾਂ ਵਾਲੇ ਮੰਨੇ ਜਾਂਦੇ ਹਨ ਅਤੇ ਗਵਾਂਢੀ ਕਈ ਤਰ੍ਹਾਂ ਨਾਲ ਇੱਕ-ਦੂਜੇ ਦੀ ਮਦਦ ਕਰ ਸਕਦੇ ਹਨ। ਗਵਾਂਢੀ ਤੁਹਾਡੀ ਗਲੀ ਜਾਂ ਸਮੁਦਾਏ ਦੇ ਲੋਕਾਂ ਨੂੰ ਸ਼ਾਮਿਲ ਕਰ ਸਕਦੇ ਹਨ।

ਤੁਹਾਡੇ ਸਮੁਦਾਏ ਵਿੱਚ ਅਜਿਹੇ ਲੋਕ ਹੋ ਸਕਦੇ ਹਨ, ਜਿਹਨਾਂ ਨੂੰ ਐਮਰਜੈਂਸੀ ਵਿੱਚ ਹੋਰ ਲੋਕਾਂ ਨਾਲੋਂ ਜਿਆਦਾ ਮਦਦ ਦੀ ਲੋੜ ਹੋਵੇ, ਜੋ ਮਦਦ ਅਕਸਰ ਗਵਾਂਢੀਆਂ ਵੱਲੋਂ ਹੀ ਕੀਤੀ ਜਾਂਦੀ ਹੈ।

ਆਪਣੇ ਗਵਾਂਢ ਦੇ ਉਹਨਾਂ ਲੋਕਾਂ ਬਾਰੇ ਸੋਚੋ ਜਿਹਨਾਂ ਨੂੰ ਤੁਹਾਡੀ ਮਦਦ ਦੀ ਲੋੜ ਹੋ ਸਕਦੀ ਹੈ, ਉਦਾਹਰਨ ਲਈ

- ਬਜ਼ੁਰਗ ਲੋਕ ਜਿਹੜੇ ਘਰ ਵਿੱਚ ਇਕੱਲੇ ਰਹਿੰਦੇ ਹਨ।
- ਸ਼ਰੀਰਕ ਜਾਂ ਮਾਨਸਿਕ ਰੂਪ ਨਾਲ ਅਪੰਗ ਲੋਕ।
- ਪੁਰਾਣੀ ਬੀਮਾਰੀ ਜਾਂ ਮਾਨਸਿਕ ਬੀਮਾਰੀ ਵਾਲੇ ਲੋਕ।
- ਛੋਟੇ ਬੱਚਿਆਂ ਵਾਲੇ ਇਕੋ ਮਾਤਾਪਿਤਾ।
- ਵੱਡੇ ਪਰਿਵਾਰ।
- ਸੈਲਾਨੀ, ਸਰਨਾਰਥੀ ਜਾਂ ਨਵੇਂ ਆਏ ਅਪ੍ਰਵਾਸੀ ਲੋਕਾਂ ਸਮੇਤ ਖੇਤਰ ਵਿੱਚ ਨਵੇਂ ਆਏ ਲੋਕ।

ਤੁਸੀਂ ਕੀ ਕਰ ਸਕਦੇ ਹੋ?

- ਇਹ ਪਤਾ ਕਰਨ ਲਈ ਕਿ ਕਿਸਨੂੰ ਮਦਦ ਦੀ ਲੋੜ ਹੋ ਸਕਦੀ ਹੈ, ਆਪਣੇ ਗਵਾਂਢੀਆਂ ਨਾਲ ਗੱਲ ਕਰੋ ਪਰ ਇਹ ਯਾਦ ਰੱਖੋ ਕਿ ਜਿਆਦਾਤਰ ਲੋਕ ਆਪਣੀ ਇੱਕੱਕੀ ਨੂੰ ਮਹੱਤਵ ਦਿੰਦੇ ਹਨ।
- ਅਜਿਹੇ ਕੰਮਾਂ ਦੀ ਸੂਚੀ ਬਣਾਓ ਜਿਹਨਾਂ ਨੂੰ ਕਰਨ ਵਿੱਚ ਗਵਾਂਢੀ ਇੱਕ-ਦੂਜੇ ਦੀ ਮਦਦ ਕਰ ਸਕਦੇ ਹਨ। ਕੀ ਕਿਸੇ ਵਿੱਚ ਖਾਸ ਗੁਣ ਹਨ ਜਿਵੇਂ ਚਿਕਿਤਸਾ, ਤਕਨੀਕੀ ਜਾਂ ਵਪਾਰ?
- ਇਹ ਯੋਜਨਾ ਬਣਾਓ ਕਿ ਕਿਸੇ ਸੰਕਟ ਤੋਂ ਬਾਅਦ ਗਵਾਂਢੀ ਇਕੱਠੇ ਕਿਵੇਂ ਕੰਮ ਕਰ ਸਕਦੇ ਹਨ।
- ਸਮੁਦਾਏ ਕਾਰਜ ਸਭਾ ਬਣਾਓ। ਇਹ ਤੁਹਾਡੇ ਗਵਾਂਢੀਆਂ ਬਾਰੇ ਜਾਣਨ ਦਾ ਸਭ ਤੋਂ ਬੇਹਤਰ ਤਰੀਕਾ ਹੈ।
- ਉਹਨਾਂ ਤਰੀਕਿਆਂ ਦੇ ਉਦਾਹਰਨ ਜਿਹਨਾਂ ਨਾਲ ਤੁਸੀਂ ਦੂਜਿਆਂ ਦੀ ਮਦਦ ਕਰਨ ਦੇ ਯੋਗ ਹੋ ਸਕਦੇ ਹੋ, ਜਿਵੇਂ
 - ਬਿਲ ਮਾਨਸਿਕ ਰੂਪ ਨਾਲ ਅਪੰਗ ਹੈ ਅਤੇ ਕਿਸੇ ਨੂੰ ਉਸਨੂੰ ਦੱਸਣ ਦੀ ਲੋੜ ਹੈ ਕਿ ਮੌਸਮ ਚੇਤਾਵਨੀਆਂ ਕਦੋਂ ਦਿੱਤੀਆਂ ਅਤੇ ਰੱਦ ਕੀਤੀਆਂ ਜਾਂਦੀਆਂ ਹਨ।
 - ਜੰਨ ਭਾਰੀ ਚੀਜ਼ਾਂ ਨਹੀਂ ਚੁੱਕ ਸਕਦੀ ਅਤੇ ਘਰ ਦੇ ਕੋਲ ਹੜ੍ਹ ਆਉਣ ਵੇਲੇ ਫਰਨੀਚਰ ਨੂੰ ਚੁੱਕਣ ਵਿੱਚ ਮਦਦ ਦੀ ਲੋੜ ਹੋਵੇਗੀ।
 - ਜੇਕਰ ਬਿਜਲੀ ਨਹੀਂ ਆਉਂਦੀ ਤਾਂ ਜੈਕ ਨੂੰ ਭੇਜਨ ਬਣਾਉਣ ਅਤੇ ਉਸਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਮਦਦ ਦੀ ਲੋੜ ਹੋਵੇਗੀ।
 - ਸੈਲੀ ਪਹੀਆਂ ਵਾਲੀ ਕੁਰਸੀ ਤੇ ਹੈ ਅਤੇ ਉਸਨੂੰ ਆਪਣੀ ਇਮਾਰਤ ਦੇ ਚਰ੍ਹੇ ਪਾਸੇ ਖੁੱਲ੍ਹੀਆਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਲਈ ਮਦਦ ਦੀ ਲੋੜ ਹੋਵੇਗੀ।
- ਆਪਣੇ ਗਵਾਂਢੀਆਂ ਨਾਲ ਬੈਠੋ, ਚਾਰ ਪੀਓ ਅਤੇ ਜੋ ਹੋਇਆ ਉਸ ਬਾਰੇ ਗੱਲ ਕਰੋ।

ਆਪਣੇ ਗਵਾਂਢੀਆਂ ਦੀ ਮਦਦ ਕਰੋ?

- ਹੇਠਾਂ ਦਿੱਤੇ ਕੰਮਾਂ ਦੁਆਰਾ ਐਮਰਜੈਂਸੀ ਲਈ ਘਰ ਦਾ ਮੁਲਾਂਕਣ ਕਰਨ ਅਤੇ ਘਰ ਨੂੰ ਤਿਆਰ ਕਰਨ ਵਿੱਚ ਮਦਦ ਕਰੋ
 - ਇੱਕ ਘਰੇਲੂ ਐਮਰਜੈਂਸੀ ਯੋਜਨਾ ਬਣਾਉਣ ਵਿੱਚ ਮਦਦ ਕਰੋ।
 - ਐਮਰਜੈਂਸੀ ਕਿੱਟ ਤਿਆਰ ਕਰਨ ਵਿੱਚ ਮਦਦ ਕਰੋ
 - ਪਾਲਤੂ ਜਾਨਵਰਾਂ ਜਾਂ ਸਹਾਇਕ ਕੁੱਤਿਆਂ ਲਈ ਐਮਰਜੈਂਸੀ ਯੋਜਨਾ ਬਣਾਉਣ ਵਿੱਚ ਮਦਦ ਕਰੋ।
- ਐਮਰਜੈਂਸੀ ਨਾਲ ਪ੍ਰਭਾਵੀ ਰੂਪ ਨਾਲ ਨਿਪਟਣ ਲਈ ਲੋੜੀਂਦੇ ਸਾਧਨਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੋ।
- ਫਰਨੀਚਰ ਅਤੇ ਕੀਮਤੀ ਚੀਜ਼ਾਂ ਨੂੰ ਹੜ੍ਹ ਦੇ ਪਾਣੀ ਤੋਂ ਦੂਰ ਰੱਖਣ ਵਿੱਚ ਮਦਦ ਕਰੋ।
- ਕੀ ਹੋ ਰਿਹਾ ਹੈ ਇਸ ਬਾਰੇ ਸੂਚਨਾ ਦਿਓ।
- ਝੱਖੜ ਜਾਂ ਤੂਫ਼ਾਨ ਆਉਣ ਤੋਂ ਪਹਿਲਾਂ ਇਮਾਰਤ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੋ।
- ਐਮਰਜੈਂਸੀ ਵਿੱਚ ਆਸਰਾ ਲੈਣ ਲਈ ਕੋਈ ਸਥਾਨ ਪ੍ਰਦਾਨ ਕਰੋ।
- ਸੰਕਟ ਤੋਂ ਬਾਅਦ ਸਫਾਈ ਕਰਨ ਵਿੱਚ ਮਦਦ ਕਰੋ।



ਜੇਕਰ ਤੁਹਾਨੂੰ ਤੂਫ਼ਾਨ ਤੋਂ ਹੋਏ ਨੁਕਸਾਨ, ਹੜ੍ਹ ਦਾ ਪਾਣੀ ਆਉਣ, ਇਮਾਰਤਾਂ ਤੋਂ ਰੁੱਖ ਡਿੱਗਣ ਅਤੇ ਤੁਹਾਡੀ ਛੱਤ ਦਾ ਨੁਕਸਾਨ ਹੋਣ ਤੇ ਸਟੇਟ ਐਮਰਜੈਂਸੀ ਸਰਵਿਸ ਦੀ ਮਦਦ ਦੀ ਲੋੜ ਹੈ ਤਾਂ ਤੁਸੀਂ 132 500 ਨੰਬਰ ਤੇ ਕਾਲ ਕਰ ਸਕਦੇ ਹੋ।

ਇਹ ਰਸਾਲਾ ਕੇਵਲ ਸੂਚਨਾ ਦੇਣ ਅਤੇ ਤੁਹਾਡੀ ਭਲਾਈ ਲਈ ਹੈ। ਸਮੁਦਾਏ ਸੁਰੱਖਿਆ ਵਿਭਾਗ, ਐਮਰਜੈਂਸੀ ਮੈਨੇਜਮੈਂਟ ਕਵੀਂਸਲੈਂਡ ਅਤੇ ਰਾਜ ਐਮਰਜੈਂਸੀ ਸੇਵਾ ਅਜਿਹੀ ਹਾਨੀ (ਜਿਮਨੀਹਾਨੀ ਜਾਂ ਨੁਕਸਾਨ ਸਮੇਤ) ਦੀ ਜ਼ਿੰਮੇਵਾਰੀ ਨਹੀਂ ਲੈਂਦੀ ਜੋ ਕਿਸੇ ਵਿਅਕਤੀ ਨੂੰ ਇਸ ਰਸਾਲੇ ਵਿੱਚ ਦਿੱਤੀ ਸੂਚਨਾ ਤੋਂ ਨਿਰਭਰਤਾ ਦੇ ਸੰਬੰਧ ਵਿੱਚ ਸਹਿਣੀ ਪੈ ਸਕਦੀ ਹੈ ਜਾਂ ਕਿਸੇ ਢੰਗ ਨਾਲ ਹੋ ਸਕਦੀ ਹੈ ਜਾਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਤੋਂ ਉਤਪੰਨ ਹੋ ਸਕਦੀ ਹੈ।



ਆਪਣੇ ਗਵਾਂਢੀਆਂ ਨੂੰ ਵੇਖੋ

ਯਾਦ ਰੱਖੋ – ਆਪਣੇ ਗਵਾਂਢੀਆਂ ਦੀ ਇਕਾਤ ਦੇ ਪ੍ਰਤੀ ਸੰਵੇਦਨਸ਼ੀਲ ਬਣੋ

ਗਵਾਂਢੀ ਦੇ ਵੇਰਵੇ

| | | | |
|------------------------------|--|----------------|--|
| ਘਰ ਦਾ ਨੰਬਰ | | ਪਰਿਵਾਰਕ ਉਪ ਨਾਂ | |
| ਪਰਿਵਾਰਕ ਸਦੱਸ | | | |
| ਪਾਲਤੂ ਜਾਨਵਰ (ਪ੍ਰਕਾਰ ਅਤੇ ਨਾਂ) | | | |
| ਫੋਨ ਨੰਬਰ | | | |
| ਈਮੇਲ ਪਤਾ | | | |
| ਐਮਰਜੈਂਸੀ ਸੰਪਰਕ ਫੋਨ ਨੰਬਰ | | | |
| ਸੰਬੰਧ | | | |
| ਨੋਟ (ਜਿਵੇਂ ਲੋੜੀਂਦੀ ਸਹਾਇਤਾ) | | | |

| | | | |
|------------------------------|--|----------------|--|
| ਘਰ ਦਾ ਨੰਬਰ | | ਪਰਿਵਾਰਕ ਉਪ ਨਾਂ | |
| ਪਰਿਵਾਰਕ ਸਦੱਸ | | | |
| ਪਾਲਤੂ ਜਾਨਵਰ (ਪ੍ਰਕਾਰ ਅਤੇ ਨਾਂ) | | | |
| ਫੋਨ ਨੰਬਰ | | | |
| ਈਮੇਲ ਪਤਾ | | | |
| ਐਮਰਜੈਂਸੀ ਸੰਪਰਕ ਫੋਨ ਨੰਬਰ | | | |
| ਸੰਬੰਧ | | | |
| ਨੋਟ (ਜਿਵੇਂ ਲੋੜੀਂਦੀ ਸਹਾਇਤਾ) | | | |

| | | | |
|------------------------------|--|----------------|--|
| ਘਰ ਦਾ ਨੰਬਰ | | ਪਰਿਵਾਰਕ ਉਪ ਨਾਂ | |
| ਪਰਿਵਾਰਕ ਸਦੱਸ | | | |
| ਪਾਲਤੂ ਜਾਨਵਰ (ਪ੍ਰਕਾਰ ਅਤੇ ਨਾਂ) | | | |
| ਫੋਨ ਨੰਬਰ | | | |
| ਈਮੇਲ ਪਤਾ | | | |
| ਐਮਰਜੈਂਸੀ ਸੰਪਰਕ ਫੋਨ ਨੰਬਰ | | | |
| ਸੰਬੰਧ | | | |
| ਨੋਟ (ਜਿਵੇਂ ਲੋੜੀਂਦੀ ਸਹਾਇਤਾ) | | | |

ਜ਼ਰੂਰੀ ਟੈਲੀਫੋਨ ਨੰਬਰ

| | |
|---|--|
| ਪੁਲਿਸ, ਫਾਇਰ ਅਤੇ ਐਂਬੂਲੈਂਸ (ਇਹਨਾਂ ਨੂੰ ਤਾਂ ਹੀ ਫੋਨ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਐਮਰਜੈਂਸੀ ਜੀਵਨ ਲਈ ਖਤਰਨਾਕ, ਸੰਕਟਮਈ ਜਾਂ ਗੰਭੀਰ ਹੈ) | ਐਮਰਜੈਂਸੀ: 000 ਟ੍ਰਿਪਲ ਜੀਰੋ (ਮੋਬਾਈਲ ਤੋਂ 112) |
| ਸਟੇਟ ਐਮਰਜੈਂਸੀ ਸਰਵਿਸ (ਐਸਈਐਸ) | 132 500 |
| ਸਥਾਨਕ ਪਰਿਸ਼ਦ | |
| ਆਰਐਸਪੀਸੀਏ | |
| ਗਵਾਚੇ ਜਾਂ ਲੱਭੇ ਜਾਨਵਰ ਦੀ ਰਿਪੋਰਟ ਲਈ 1300 363 736 | |
| ਜ਼ਖਮੀ ਜਾਂ ਫਸੇ ਹੋਏ ਦੇਸੀ ਜਾਨਵਰਾਂ ਦੀ ਮਦਦ | 1300 animal 1300 264 625 |
| ਸਥਾਨਕ ਪਸ਼ੂ ਕਲਿਆਣ ਏਜੰਸੀ | |
| | |
| | |
| | |

ਇਹ ਰਸਾਲਾ ਕੇਵਲ ਸੂਚਨਾ ਦੇਣ ਅਤੇ ਤੁਹਾਡੀ ਭਲਾਈ ਲਈ ਹੈ। ਸਮੁਦਾਏ ਸੁਰੱਖਿਆ ਵਿਭਾਗ, ਐਮਰਜੈਂਸੀ ਮੈਨੇਜਮੈਂਟ ਕਵੀਸਲੈਂਡ ਅਤੇ ਰਾਜ ਐਮਰਜੈਂਸੀ ਸੇਵਾ ਅਜਿਹੀ ਕਿਸੇ ਵੀ ਹਾਨੀ ਜਾਂ ਨੁਕਸਾਨ (ਜਿਮਨੀ ਹਾਨੀ ਜਾਂ ਨੁਕਸਾਨ ਸਮੇਤ) ਦੀ ਜਿੰਮੇਵਾਰੀ ਨਹੀਂ ਲੈਂਦੀ ਜੋ ਕਿਸੇ ਵਿਅਕਤੀ ਨੂੰ ਇਸ ਰਸਾਲੇ ਵਿੱਚ ਦਿੱਤੀ ਸੂਚਨਾ ਤੋਂ ਨਿਰਭਰਤਾ ਦੇ ਸੰਬੰਧ ਵਿੱਚ ਸਹਿਣੀ ਪੈ ਸਕਦੀ ਹੈ ਜਾਂ ਕਿਸੇ ਚੰਗੇ ਨਾਲ ਹੋ ਸਕਦੀ ਹੈ ਜਾਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਤੋਂ ਉਤਪੰਨ ਹੋ ਸਕਦੀ ਹੈ।